

ਪ੍ਰਸ਼ਨ 1. ਸੁੰਦਰ ਲਿਖਾਈ

5

ਪ੍ਰਸ਼ਨ 2. ਸਾਰੇ ਪ੍ਰਸ਼ਨ ਲਾਜ਼ਮੀ ਹਨ :-

10

(ੳ) ਵਿਸਾਖੀ ਦੇ ਮੇਲੇ ਵਾਲੇ ਦਿਨ ਕਿਹੜੀ ਫ਼ਸਲ ਪੱਕ ਜਾਂਦੀ ਹੈ ?

(ਅ) "ਵਗਦੇ ਪਾਣੀ" ਕਵਿਤਾ ਕਿਸ ਦੀ ਰਚਨਾ ਹੈ ?

(ੲ) ਗਲੀ ਵਿੱਚ ਸਭ ਤੋਂ ਪਹਿਲਾਂ ਕੌਣ ਆਇਆ ?

(ਸ) ਵੱਡੇ ਕਿੰਨੇ ਪ੍ਰਕਾਰ ਦੇ ਹੁੰਦੇ ਹਨ ?

(ਹ) ਜੋਤੀ ਕਿਹੜੀ ਜਮਾਤ ਵਿੱਚ ਪੜ੍ਹਦਾ ਸੀ ?

(ਕ) ਬਸੀਰੇ ਦੀ ਕਿਹੜੀ ਗੱਲ ਮਸ਼ਹੂਰ ਸੀ ?

(ਖ) ਸੁਦਰਸ਼ਨ ਨੇ ਕਿਹੜੀ ਜਮਾਤ ਪਾਸ ਕੀਤੀ ਸੀ ?

(ਗ) "ਪਰਤ ਆਉਣ ਤੱਕ" ਇਕਾਂਗੀ ਦੇ ਕਿੰਨੇ ਦ੍ਰਿਸ਼ ਹਨ ?

(ਘ) ਬੰਤੋ ਦੇ ਮੁੰਡੇ ਦਾ ਕੀ ਨਾਂ ਸੀ ?

(ਙ) ਬੰਤਾ ਕਿਹੜੇ ਸ਼ਹਿਰ ਵਿੱਚ ਰਿਕਸ਼ਾ ਚਲਾਉਂਦਾ ਸੀ ?

ਪ੍ਰਸ਼ਨ 3. ਹੇਠ ਲਿਖੇ ਕਾਵਿ-ਬੰਦਾਂ ਵਿੱਚੋਂ ਕਿਸੇ ਦੇ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ :-

10

(ੳ) ਹੇ! ਅਜੇ ਸੰਭਾਲ ਇਸ ਸਮੇਂ ਨੂੰ,

ਕਰ ਸਫਲ ਉਡੰਦਾ ਜਾਂਵਦਾ।

ਇਹ ਠਹਿਰਨ ਜਾਚ ਨਾ ਜਾਣਦਾ,

ਲੰਘ ਗਿਆ ਨਾ ਮੁੜਕੇ ਆਂਵਦਾ।

(ਅ) ਨਾਲ ਸੁੰਦਰ ਸਾਕਾਦਾਰੀ,

ਵਿਛੜੇ ਮਿਲੇ ਹਜ਼ਾਰਾਂ ਵਾਰੀ,

ਖਾ ਗਰਮੀ ਅਸਮਾਨੇ ਚੜ੍ਹਿਆ,

ਮੁੜ ਪਹਾੜ 'ਤੇ ਬਹਿੰਦਾ ਜਾਏ,

ਨੀਰ ਨਦੀ ਦਾ ਵਹਿੰਦਾ ਜਾਏ।

(ੲ) ਭੇਲੇ-ਭਾਲੇ ਲੋਕ ਤੇ ਆਲੀਆਂ-ਭੇਲੀਆਂ ਗੱਲਾਂ।

ਇਹਨਾਂ ਦੀ ਗ਼ਰੀਬੀ ਨਿੱਕੀ, ਇਨ੍ਹਾਂ ਦਾ ਸੰਤੋਖ ਵੱਡਾ,

ਇਹ ਠੰਢੇ ਪਾਣੀ ਵਾਂਗ, ਮੇਰੇ ਜੀਅ ਨੂੰ ਠਾਰਦੇ।

(ਸ) ਤੇ ਸਭ ਦਾ ਰੱਬ, ਭੰਡਾਰ ਖੇਲੁ ਦੇਵੇਗਾ,

ਤੁਹਾਡੇ ਲਈ, ਰਹਿਮਤਾਂ ਦੇ, ਰਹਿਮਾਂ ਦੇ, ਬਖਸ਼ਿਸ਼ਾਂ ਦੇ,

ਤੇ ਸਦਾ ਰੱਖੇਗਾ ਤੁਹਾਨੂੰ, ਛਤਰ- ਛਾਇਆ ਹੇਠ ਆਪਣੀ।

ਪ੍ਰਸ਼ਨ 4. ਕੋਈ ਇੱਕ ਕੇਂਦਰੀ-ਭਾਵ ਲਿਖੋ:-

4

'ਇਕ ਪਿਆਲਾ ਪਾਣੀ' ਜਾਂ 'ਟੁਕੜੀ ਜੱਗ ਤੋਂ ਨਿਆਰੀ'

ਪ੍ਰਸ਼ਨ 5. ਕੋਈ ਇੱਕ ਲੇਖ ਦਾ ਸਾਰ 150 ਸ਼ਬਦਾਂ ਵਿੱਚ ਲਿਖੋ:-

6

ਵੱਡਿਆਂ ਦਾ ਆਦਰ ਜਾਂ ਗਲੀ ਵਿੱਚ

ਪ੍ਰਸ਼ਨ 6. ਹੇਠ ਲਿਖੇ ਪ੍ਰਸ਼ਨਾਂ ਵਿੱਚੋਂ ਕੋਈ ਦੋ ਪ੍ਰਸ਼ਨ ਕਰੋ:-

4

(ੳ) ਸੁਲਤਾਨਪੁਰ ਰਹਿੰਦਿਆਂ ਗੁਰੂ ਨਾਨਕ ਦੇਵ ਜੀ ਦਾ ਨਿੱਤ ਕਰਮ ਕੀ ਸੀ?

(ਅ) "ਮਨ ਚੰਗਾ 'ਤੇ ਕਠੇਤੀ ਵਿੱਚ ਗੰਗਾ" ਇਸ ਅਖਾਣ ਦਾ ਕੀ ਭਾਵ ਹੈ ?

(ੲ) ਵੱਡਿਆਂ ਦਾ ਆਦਰ ਕਿਵੇਂ ਕਰਨਾ ਚਾਹੀਦਾ ਹੈ ?

(ਸ) ਸਮੇਂ ਦੇ ਅਰਥ ਤੋਂ ਕੀ ਭਾਵ ਹੈ? ਲੇਖਕ ਕਿਸ ਸਮੇਂ ਨੂੰ ਸਾਰਥਕ ਸਮਝਦਾ ਹੈ ?

ਪ੍ਰਸ਼ਨ 7. ਕਿਸੇ ਇੱਕ ਕਹਾਣੀ ਦਾ ਸਾਰ 150 ਸ਼ਬਦਾਂ ਵਿੱਚ ਲਿਖੋ:-

5

ਬਸੀਰਾ ਜਾਂ ਜਨਮ ਦਿਨ

ਪ੍ਰਸ਼ਨ 8. ਹੇਠਾਂ ਦਿੱਤੇ ਪ੍ਰਸ਼ਨਾਂ ਵਿੱਚੋਂ ਕੋਈ ਦੋ ਪ੍ਰਸ਼ਨ ਕਰੋ:-

4

(ੳ) ਲੇਖਕ ਨੂੰ ਆਪਣਾ ਨਾਵਲ ਲਿਖਣ ਸਮੇਂ ਕਿਹੜੀਆਂ ਐਕੜਾਂ ਦਾ ਸਾਹਮਣਾ ਕਰਨਾ ਪਿਆ ?

(ਅ) ਕੱਲੇ ਨੇ ਲੇਖਕ ਨੂੰ ਕਿਹੜੀ ਸੰਗਤ ਭੇਟ ਕੀਤੀ ਤੇ ਕਿਉਂ?

(ੲ) ਤ੍ਰਿਕਾਲਾਂ ਨੂੰ ਸਾਰਾ ਟੱਬਰ ਕਿਸ ਗੱਲ ਦੀ ਉਡੀਕ ਕਰ ਰਿਹਾ ਸੀ ?

(ਸ) ਫੁੱਟਬਾਲ ਖੇਡ ਰਹੇ ਬਸੀਰੇ ਨੂੰ ਦੇਖ ਕੇ ਲੇਖਕ ਕੀ ਮਹਿਸੂਸ ਕਰਦਾ ਸੀ ?

ਪ੍ਰਸ਼ਨ 9. ਕਿਸੇ ਇੱਕ ਪਾਤਰ ਚਿਤਰਨ ਨੂੰ ਲਗਭਗ 150 ਸ਼ਬਦਾਂ ਵਿੱਚ ਲਿਖੋ :-

5

ਕਿਸਨ ਦੇਈ (ਗਉਮੁਖਾ-ਸ਼ੇਰਮਖਾ) ਜਾਂ ਬਜ਼ੁਰਗ (ਪਰਤ ਆਉਣ ਤੱਕ)

ਪ੍ਰਸ਼ਨ 10. ਹੇਠਾਂ ਲਿਖੇ ਵਾਰਤਾਲਾਪਾਂ ਵਿੱਚੋਂ ਕਿਸੇ ਇੱਕ ਵਾਰਤਾਲਾਪ ਦੇ ਪ੍ਰਸ਼ਨਾਂ ਦੇ ਉੱਤਰ ਦਿਉ :-

3

"ਇੱਥੇ ਸੁੱਖ ਤਾਂ ਮੈਂ ਵਾਕਿਆ ਈ ਨਹੀਂ ਪਾਇਆ। ਜਦੋਂ ਸੁਦਰਸਨ ਦਾ ਬਾਊ ਗੁਜ਼ਰਿਆ ਏ, ਅਜੇ ਮਕਾਨ ਬਣਿਆ ਸਾਲ ਵੀ ਨਹੀਂ ਸੀ ਹੋਇਆ।"

1. ਇਕਾਂਗੀ ਦਾ ਕੀ ਨਾਂ ਹੈ ?

2. ਇਕਾਂਗੀ ਦੇ ਲੇਖਕ ਦਾ ਨਾਂ ਦੱਸੋ?

3. ਸੁਦਰਸਨ ਦੇ ਬਾਊ ਨੂੰ ਗੁਜ਼ਰਿਆਂ ਕਿੰਨੇ ਸਾਲ ਹੋ ਚੁੱਕੇ ਸਨ?

ਜਾਂ

"(ਜ਼ੇਰ ਨਾਲ) ਮਖਾਂ, ਬਾਬਾ ਜੀ, ਆਜੇ ਬਾਹਰ । ਫੌਜਾਂ 'ਸ਼ਿਵਰਾਂ' ਮੇਂ ਗਈ ਹੋਈ ਐ। ਮੈਦਾਨੇ-ਜੰਗ ਸ਼ਾਂਤ ਐ।"

1. ਇਹ ਸ਼ਬਦ ਕਿਸ ਇਕਾਂਗੀ ਵਿੱਚੋਂ ਹਨ ?

2. ਮੈਦਾਨੇ-ਜੰਗ ਕਿਉਂ ਸ਼ਾਂਤ ਸੀ ?

3. ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ?

ਪ੍ਰਸ਼ਨ 11. ਕੋਈ ਤਿੰਨ ਪ੍ਰਸ਼ਨ ਕਰੋ :-

6

(ੳ) ਬੰਤੋ ਦੇ ਪਿਓ ਦੀ ਮੌਤ ਕਿਵੇਂ ਹੋਈ ?

(ਅ) ਬੰਤੋ ਨੇ ਚਪੜਾਸੀ ਦੀ ਨੈਕਰੀ ਕਿਉਂ ਛੱਡੀ?

(ੲ) ਤਾਨਪੁਰੇ ਵਾਲੀ ਕੁੜੀ ਜਲੰਧਰ ਕੀ ਕਰਨ ਗਈ ਸੀ ?

(ਸ) ਜਲ੍ਹਿਆਂ ਵਾਲੇ ਬਾਗ ਦੇ ਖੂਨੀ ਸਾਕੇ ਬਾਰੇ ਬੰਤੋ ਦੇ ਕੀ ਵਿਚਾਰ ਸਨ ?

(ਹ) ਬੰਤੋ ਦਾ ਸਵੇਰੇ ਛੇ ਵਜੇ ਕਿੱਥੇ ਪਹੁੰਚਣ ਦਾ ਪ੍ਰੋਗਰਾਮ ਸੀ ਅਤੇ ਕਿਉਂ ?

ਪ੍ਰਸ਼ਨ 12. ਹੇਠ ਲਿਖੇ ਵਾਰਤਾਲਾਪਾਂ ਵਿੱਚੋਂ ਕਿਸੇ ਇੱਕ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ:-

3

(ੳ) "ਇਹਨਾਂ ਛੂਛੜੀਆਂ ਨਾਲ ਸਾਡਾ ਕੀ ਬਣਨਾ ਏ ? ਪਿੰਡ ਚੱਲ ਕੇ ਪੀਆਂਗੇ ਬਾਟੇ ਵਿੱਚ।"

(ਅ) "ਆਪਾਂ ਵੀ ਆਪਣੀਆਂ ਦੇਹਾਂ ਕਾਕੀਆਂ ਨੂੰ ਓਨਾ ਹੀ ਪੜ੍ਹਾਉਣੈ ਜਿਨਾ ਕਿ ਫੁੰਮਣ ਨੂੰ।"

ਤਿਆਰ ਕਰਤਾ: ਸ਼੍ਰੀਮਤੀ ਪੁਸ਼ਪਾ ਰਾਣੀ, ਪੰਜਾਬੀ ਮਿਸਟਰੈਸ

ਸਹਿਯੋਗ ਕਰਤਾ: ਵਤਨ ਸਿੰਘ ਸੰਧੂ ਭਾਗਸਰ